

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਅਤੇ ਰਾਇਰਸਨ ਯੂਨੀਵਰਸਿਟੀ ਨੇ ਇਨੋਵੇਸ਼ਨ ਜ਼ੋਨ ਤੇ ਮਹੱਤਵਪੂਰਣ ਸਮਝੌਤੇ ਤੇ ਦਸਤਖ਼ਤ ਕੀਤੇ

ਬ੍ਰੈਂਪਟਨ, ਓਨਟੈਰੀਓ (7 ਜਨਵਰੀ, 2020) – ਸਿਟੀ ਆਫ ਬ੍ਰੈਂਪਟਨ ਅਤੇ ਰਾਇਰਸਨ ਯੂਨੀਵਰਸਿਟੀ (Ryerson University) ਨੇ ਡਾਊਨਟਾਊਨ ਬ੍ਰੈਂਪਟਨ (Downtown Brampton) ਵਿੱਚ ਰਾਇਰਸਨ ਇਨੋਵੇਸ਼ਨ ਜ਼ੋਨ (Ryerson Innovation Zone) ਸਥਾਪਤ ਕਰਨ ਲਈ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ। ਇਹ ਸ਼ਹਿਰ ਵਿੱਚ ਪੋਸਟ ਸੈਕੰਡਰੀ ਸਿੱਖਿਆ ਲਈ ਰੋਮਾਂਚਕ ਮੀਲ-ਪੱਥਰ ਹੈ।

ਰਾਇਰਸਨ ਵੱਲੋਂ ਸੰਚਾਲਿਤ ਬ੍ਰੈਂਪਟਨ ਇਨੋਵੇਸ਼ਨ ਜ਼ੋਨ (Brampton Innovation Zone) ਦਾ ਮਾਡਲ, ਰਾਇਰਸਨ ਯੂਨੀਵਰਸਿਟੀ ਦੇ ਦੁਨੀਆਭਰ ਵਿੱਚ ਪ੍ਰਸਿੱਧ [ਜ਼ੋਨ ਨੈਟਵਰਕ \(Zone network\)](#) ਤੇ ਅਧਾਰਿਤ ਹੈ ਅਤੇ ਇਸ ਨਾਲ ਜੁੜਿਆ ਹੋਇਆ ਹੈ। ਇਹ ਥਾਵਾਂ, ਨਵੇਂ ਸੁਝਾਅ ਦੇਣ, ਪ੍ਰੋਜੈਕਟ ਸ਼ੁਰੂ ਕਰਨ ਅਤੇ ਇਨਕਿਊਬੇਸ਼ਨ ਨਾਲ ਸ਼ੁਰੂ ਹੋਣ ਵਾਲੀਆਂ ਨਵੀਆਂ ਕੰਪਨੀਆਂ ਤੋਂ ਲੈ ਕੇ ਸਥਾਪਤ ਸਫਲ ਕਾਰੋਬਾਰਾਂ ਤੱਕ ਸਟਾਰਟਅਪ ਲੈਣ ਵਿੱਚ ਮਦਦ ਲਈ ਲੋਕਾਂ ਨੂੰ ਇਕੱਠੇ ਲਿਆਉਣ ਲਈ ਤਿਆਰ ਕੀਤੀਆਂ ਗਈਆਂ ਹਨ। ਨਵਾਂ ਇਨੋਵੇਸ਼ਨ ਜ਼ੋਨ, ਵੱਧ ਸਮਰੱਥਾ ਵਾਲੀਆਂ ਐਂਟਰਪ੍ਰੀਨੀਅਰਸ਼ਿਪ ਸਬੰਧੀ ਟੀਮਾਂ ਦਾ ਨਿਰਮਾਣ ਕਰਦੇ ਹੋਏ ਅਤੇ ਉਹਨਾਂ ਨੂੰ ਸਹਿਯੋਗ ਕਰਦੇ ਹੋਏ, ਬ੍ਰੈਂਪਟਨ ਵਿੱਚ ਅੱਗੇ ਵਧਣ ਵਾਲੇ ਕਾਰੋਬਾਰਾਂ ਦੇ ਵਿਕਾਸ ਤੇ ਧਿਆਨ ਕੇਂਦਰਿਤ ਕਰੇਗਾ।

ਇਨੋਵੇਸ਼ਨ ਜ਼ੋਨ ਇਹ ਕਰੇਗਾ:

- ਵਿਚਾਰਸ਼ੀਲ ਲੀਡਰਸ਼ਿਪ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਰਕੀਟਾਂ ਲਈ ਪਹੁੰਚ ਮੁਹੱਈਆ ਕਰੇਗਾ ਅਤੇ ਉੱਤਮਤਾ ਦੀ ਸਾਖ ਬਣਾਵੇਗਾ
- ਨਵੇਂ ਕਾਰੋਬਾਰਾਂ ਦੇ ਵਾਧੇ ਦਾ ਸਮਰਥਨ ਕਰਕੇ ਅਤੇ ਮੌਜੂਦਾ ਇੰਡਸਟਰੀਜ਼; ਜਿਵੇਂ ਰਚਨਾਤਮਕ ਇੰਡਸਟਰੀਜ਼, ਡਿਜੀਟਲ ਮਹਿਮਾਨ ਨਿਵਾਜ਼ੀ, ਕੁਸ਼ਲ ਟ੍ਰਾਂਸਪੋਰਟੇਸ਼ਨ ਅਤੇ ਟੈਕਨੋਲੋਜੀ-ਸਮਰਥਿਤ ਸਿਹਤ ਸੇਵਾਵਾਂ ਵਿੱਚ ਨਵੀਨਤਾ ਨੂੰ ਵਧਾ ਕੇ ਕਾਰੋਬਾਰ ਸਬੰਧੀ ਇੰਫਰਾਸਟ੍ਰਕਚਰ ਵਿੱਚ ਵਾਧਾ ਕਰੇਗਾ
- ਮੌਕਿਆਂ ਦਾ ਸ਼ਹਿਰ (City of Opportunities) ਬਣਾ ਕੇ ਬ੍ਰੈਂਪਟਨ 2040 ਵਿਜ਼ਨ ਦਾ ਸਮਰਥਨ ਕਰੇਗਾ
- ਸਥਾਨਕ ਪ੍ਰਤਿਭਾ ਦਾ ਵਿਕਾਸ ਕਰੇਗਾ, ਉਸਨੂੰ ਆਕਰਸ਼ਿਤ ਕਰੇਗਾ ਅਤੇ ਕਾਇਮ ਰੱਖੇਗਾ
- ਭਾਗੀਦਾਰ ਭਾਈਵਾਲਾਂ ਦੁਆਰਾ ਕਾਰੋਬਾਰ, ਅਕਾਦਮਿਕ ਅਤੇ ਸਰਕਾਰ ਦੇ ਸਾਰੇ ਸੈਕਟਰਾਂ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਨੈਟਵਰਕ ਬਣਾ ਕੇ ਉਸਨੂੰ ਵਿਕਸਿਤ ਕਰੇਗਾ

ਬ੍ਰੈਂਪਟਨ, ਠੇਸ ਇਨੋਵੇਸ਼ਨ ਈਕੋਸਿਸਟਮ ਦਾ ਸਮਰਥਨ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ। ਇਨੋਵੇਸ਼ਨ ਜ਼ੋਨ 2020 ਦੇ ਸ਼ੁਰੂ ਵਿੱਚ ਖੁੱਲ੍ਹੇਗਾ ਅਤੇ ਬ੍ਰੈਂਪਟਨ ਦੇ ਇਨੋਵੇਸ਼ਨ ਡਿਸਟ੍ਰਿਕਟ (Innovation District) ਵਿੱਚ ਨਵਾਂ ਵਾਧਾ ਹੋਵੇਗਾ, ਜਿਸ ਵਿੱਚ ਸ਼ਾਮਲ ਹੈ:

- ਰੋਜ਼ਰਸ ਸਾਈਬਰਸਿਕਿਓਰ ਕੈਟਾਲਿਸਟ (Rogers Cybersecure Catalyst)
- ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ (Brampton Entrepreneur Centre) (ਵਿਚਾਰ ਕਰਨ ਅਤੇ ਮਿਲ ਕੇ ਕੰਮ ਕਰਨ ਲਈ ਥਾਂ)
- ਰਾਇਰਸਨ-ਬ੍ਰੈਂਪਟਨ ਇਨੋਵੇਸ਼ਨ ਜ਼ੋਨ (Ryerson-Brampton Innovation Zone) (ਸਟਾਰਟ-ਅਪ ਇਨਕਿਊਬੇਟਰ)
- ਸਿਟੀ ਦੇ ਭਵਿੱਖੀ ਸੈਂਟਰ ਫਾਰ ਇਨੋਵੇਸ਼ਨ (Centre for Innovation) ਲਈ ਸਾਈਟ
- ਵਿਸਤ੍ਰਿਤ ਇਨਕਿਊਬੇਟਰ

ਹਵਾਲੇ

“ਇਹ ਬ੍ਰੈਂਪਟਨ ਅਤੇ ਰਾਇਰਸਨ ਯੂਨੀਵਰਸਿਟੀ ਦੇ ਨਾਲ ਲਗਾਤਾਰ ਸਾਡੀ ਭਾਈਵਾਲੀ ਲਈ ਰੋਮਾਂਚਕ ਪਲ ਹੈ। ਇਹ ਇਨੋਵੇਸ਼ਨ ਜੋਨ ਸਾਨੂੰ ਪੂਰੀ ਤਰ੍ਹਾਂ ਵਿਕਸਿਤ ਇਨੋਵੇਸ਼ਨ ਈਕੋਸਿਸਟਮ ਦੇ ਇੱਕ ਕਦਮ ਹੋਰ ਕੋਲ ਲਿਜਾਂਦਾ ਹੈ, ਜੋ ਐਂਟਰਪ੍ਰੀਨੀਅਰਾਂ ਨੂੰ ਉਹਨਾਂ ਦੇ ਸਫ਼ਰ ਦੇ ਹਰ ਪੜਾਅ ਤੇ ਸਹਿਯੋਗ ਕਰਦਾ ਹੈ। ਅਸੀਂ ਬ੍ਰੈਂਪਟਨ ਦੇ ਵਿਦਿਆਰਥੀਆਂ, ਐਂਟਰਪ੍ਰੀਨੀਅਰਾਂ ਅਤੇ ਭਵਿੱਖੀ ਕਾਰਜ ਬਲ ਦੀਆਂ ਲੋੜਾਂ ਤੇ ਧਿਆਨ ਦੇਣ ਲਈ ਸਾਰੇ ਸੰਭਵ ਵਿਕਲਪਾਂ ਅਤੇ ਭਾਈਵਾਲੀਆਂ ਤੇ ਕੰਮ ਕਰਨ ਲਈ ਵਚਨਬੱਧ ਹਾਂ। ਸਾਡੇ ਕੋਲ ਰਾਇਰਸਨ ਯੂਨੀਵਰਸਿਟੀ ਵਿੱਚ ਸ਼ਾਨਦਾਰ ਭਾਈਵਾਲ ਹੈ ਅਤੇ ਅਸੀਂ ਉਹਨਾਂ ਦੀ ਸਹਿਯੋਗ ਭਰੀ ਭਾਵਨਾ ਲਈ ਧੰਨਵਾਦੀ ਹਾਂ। ਸਾਨੂੰ ਆਸ ਹੈ ਕਿ ਇਹ ਸਾਲਾਂ ਤੱਕ ਕਾਇਮ ਰਹੇਗੀ।”

– ਮੇਅਰ ਪੈਟਰਿਕ ਬ੍ਰਾਊਨ (Patrick Brown)

“ਅਸੀਂ ਸਟਾਰਟ-ਅਪਸ ਅਤੇ ਇਨਕਿਊਬੇਸ਼ਨ ਵਿੱਚ ਸਾਡੇ ਅਨੁਭਵ ਅਤੇ ਮੁਹਾਰਤ ਨੂੰ ਬ੍ਰੈਂਪਟਨ ਦੇ ਇਨੋਵੇਸ਼ਨ ਡਿਸਟ੍ਰਿਕਟ ਵਿੱਚ ਲਿਆਉਣ ਲਈ ਉਤਸ਼ਾਹਿਤ ਹਾਂ। ਮੈਂ ਇਸ ਵਿਜ਼ਨ ਦੇ ਪ੍ਰਤੀ ਸਿਟੀ ਆਫ ਬ੍ਰੈਂਪਟਨ ਦੀ ਵਚਨਬੱਧਤਾ ਲਈ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਬ੍ਰੈਂਪਟਨ ਵਿੱਚ ਰਾਇਰਸਨ ਇਨੋਵੇਸ਼ਨ ਜੋਨ, ਯੋਜਨਾਵਾਂ ਵਿਕਸਿਤ ਕਰਨ ਅਤੇ ਐਂਟਰਪ੍ਰੀਨੀਅਰਾਂ ਨੂੰ ਖੇਤਰ ਵਿੱਚ ਵੱਖ-ਵੱਖ ਸੰਗਠਨਾਂ ਨਾਲ ਜੁੜਨ ਵਿੱਚ ਮਦਦ ਕਰੇਗਾ। ਨਾਲ ਹੀ ਇਹ ਉਹਨਾਂ ਨੂੰ ਆਧੁਨਿਕ ਅਰਥਚਾਰੇ ਵਿੱਚ ਸਫਲ ਅਤੇ ਵਿਕਸਿਤ ਹੋਣ ਵਾਸਤੇ ਲੋੜੀਂਦੀਆਂ, ਗੰਭੀਰ ਸੋਚ-ਵਿਚਾਰ ਵਾਲੀਆਂ ਅਤੇ ਸਮੱਸਿਆ ਹੱਲ ਕਰਨ ਵਾਲੀਆਂ ਕੁਸ਼ਲਤਾਵਾਂ ਮੁਹੱਈਆ ਕਰੇਗਾ।”

– ਮੁਹੰਮਦ ਲਾਚੇਮੀ (Mohamed Lachemi), ਪ੍ਰੈਜ਼ੀਡੈਂਟ ਐਂਡ ਵਾਈਸ-ਚਾਂਸਲਰ, ਰਾਇਰਸਨ ਯੂਨੀਵਰਸਿਟੀ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਰਾਇਰਸਨ ਯੂਨੀਵਰਸਿਟੀ, ਨਵੀਨਤਾਕਾਰੀ, ਕੈਰੀਅਰ-ਅਨੁਕੂਲਿਤ ਸਿੱਖਿਆ ਵਿੱਚ ਕੈਨੇਡਾ ਦੀ ਪ੍ਰਮੁੱਖ ਯੂਨੀਵਰਸਿਟੀ ਹੈ। ਸਹਿਰੀ, ਸੱਭਿਆਚਾਰਕ ਤੌਰ ਤੇ ਵੰਨ-ਸੁਵੰਨੀ ਅਤੇ ਸਮੂਲੀਅਤ ਵਾਲੀ, ਯੂਨੀਵਰਸਿਟੀ 45,300 ਤੋਂ ਵੱਧ ਵਿਦਿਆਰਥੀਆਂ ਲਈ ਘਰ ਹੈ, ਜਿਹਨਾਂ ਵਿੱਚ ਸ਼ਾਮਲ ਹਨ, 2,600 ਮਾਸਟਰ ਡਿਗਰੀ ਵਾਲੇ ਅਤੇ ਪੀ.ਐਚ.ਡੀ. (PhD) ਡਿਗਰੀ ਵਾਲੇ ਵਿਦਿਆਰਥੀ, 3,800 ਫੈਕਲਟੀ ਅਤੇ ਸਟਾਫ ਅਤੇ ਦੁਨੀਆਭਰ ਦੇ ਲਗਭਗ 198,000 ਪੂਰਵ ਵਿਦਿਆਰਥੀ। ਹੋਰ ਜਾਣਕਾਰੀ ਲਈ, ryerson.ca ਤੇ ਜਾਓ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca